

ਜੁਰਮ ਰਿਪੋਰਟ ਕਰਨ ਦਾ ਤਰੀਕਾ

ਜੁਰਮ ਨੂੰ ਰਿਪੋਰਟ ਕਰਨਾ ਬਹੁਤ ਜ਼ਰੂਰੀ ਹੈ ਜਿਸਦੇ ਦੋ ਸ਼ਿਕਾਰ ਭਾਵੇਂ ਤੁਸੀਂ ਹੋ ਜਾਂ ਕੋਈ ਹੋਰ ਹੈ ਕਿਉਂਕਿ ਇਸ ਰਿਪੋਰਟ ਨਾਲ ਤੁਸੀਂ ਆਪਣੇ ਆਪ ਨੂੰ, ਆਪਣੇ ਪਿਆਰਿਆਂ ਨੂੰ ਅਤੇ ਆਪਣੇ ਸਮਾਜ ਨੂੰ ਸੁਰੱਖਿਅਤ ਰਖਣ ਵਿਚ ਮਦਦ ਕਰੋਗੇ। ਅਗਰ ਤੁਹਾਨੂੰ ਜੁਰਮ ਜੋ ਕੇ ਹੋ ਚੁਕਿਆ ਹੈ ਜਾਂ ਜੁਰਮ ਦੇ ਹੋਣ ਦੀ ਸੰਭਾਵਨਾ ਹੈ ਜਾਂ ਕਿਸੇ ਦੇ ਜੁਰਮ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਹੈ ਤਾਂ ਇਹ ਸੂਚਨਾ ਪੋਲਿਸ ਨੂੰ ਜੁਰਮ ਸੁਲਝਾਉਣ ਅਤੇ ਭਵਿੱਖ ਵਿਚ ਹੋਣ ਵਾਲੇ ਜੁਰਮਾਂ ਨੂੰ ਰੋਕਣ ਲਈ ਮਦਦ ਕਰੇਗੀ।

ਤੁਸੀਂ ਜੁਰਮ ਖੁਦ ਆਪ ਜਾਂ ਟੈਲੀਫੋਨ ਰਾਹੀਂ ਜਾਂ ਕੰਪਿਊਟਰ ਤੇ ਓਨਲਾਈਨ ਰਿਪੋਰਟ ਕਰ ਸਕਦੇ ਹੋ। ਤੁਸੀਂ ਜੁਰਮ ਰਿਪੋਰਟ ਕਰਨ ਲਈ, ਮੌਕੇ ਦੀ ਆਵੱਸ਼ਕਤਾ ਨੂੰ ਜਾਚਦੇ ਹੋਏ, ਉਹ ਤਰੀਕਾ ਅਪਣਾਓ ਜੋ ਤੁਹਾਡੇ ਹਾਲਾਤ ਦੇ ਅਨੁਕੂਲ ਹੈ ਅਤੇ ਜੋ ਤੁਹਾਨੂੰ ਸਬ ਤੋਂ ਜਿਆਦਾ ਮੁਨਾਸਿਬ ਲਗਦਾ ਹੈ।

911

- ਸੰਕਟ (ਅਪਾਤਕਾਲ) ਜਾਂ ਜੁਰਮ ਵਾਪਰ ਰਿਹਾ ਹੈ
 - ਨਾਗਰਿਕ ਓਨਲਾਈਨ ਪੋਲਿਸ ਰਿਪੋਰਟ ਸਿਸਟਮ (www.calgarypolice.ca)
 - ਗੁਆਚੀ ਮਲਕੀਅਤ ਜਾਂ \$5,000 ਤੋਂ ਘੱਟ ਚੋਰੀ (ਹਥਿਆਰ, ਲਸੰਸ ਪਲੇਟ, ਜਾਂ ਸਰਕਾਰ ਦੁਆਰਾ ਦਿਤੇ ਫੰਡ ਜਾਂ ਆਈ ਡੀ (ਸ਼ਨਾਖਤ ਪ੍ਰਮਾਣ) ਨੂੰ ਛੱਡ ਕੇ)
 - ਮਲਕੀਅਤ (ਜਾਇਦਾਦ) ਜਾਂ ਗੱਡੀ ਦਾ ਨੁਕਸਾਨ ਜਾਂ ਛੇੜਖਾਨੀ
 - ਗੱਡੀ ਵਿਚੋਂ \$5,000 ਤੋਂ ਘੱਟ ਰਕਮ ਦੀ ਚੋਰੀ
- (403) 266-1234**
- ਉਪਰ ਦਿਤੇ ਜੁਰਮ ਨੂੰ ਛੱਡ ਕੇ ਬਾਕੀ ਸਾਰੇ ਜੁਰਮ ਗੈਰ-ਸੰਕਟ ਲਾਈਨ ਤੇ ਰਿਪੋਰਟ ਕਰੋ - (403) 266-1234 ਜਾਂ ਜਿਲਾ ਦਫਤਰ ਜਾਓ।
 - ਕੈਲਗਰੀ ਪੋਲਿਸ ਸਰਵਿਸ ਕੈਲਗਰੀ ਨਿਵਾਸੀਆਂ ਨੂੰ ਜੁਰਮ ਰਿਪੋਰਟ ਕਰਨ ਦੀ ਪ੍ਰੇਰਨਾ ਕਰਦੀ ਹੈ।

ਜਿਲਾ ਦਫਤਰ

- ਉਪਰ ਦਿਤੇ ਜੁਰਮ ਨੂੰ ਛੱਡ ਕੇ ਬਾਕੀ ਸਾਰੇ ਜੁਰਮ ਗੈਰ-ਸੰਕਟ ਲਾਈਨ ਤੇ ਰਿਪੋਰਟ ਕਰੋ - (403) 266-1234 ਜਾਂ ਜਿਲਾ ਦਫਤਰ ਜਾਓ।
- ਕੈਲਗਰੀ ਪੋਲਿਸ ਸਰਵਿਸ ਕੈਲਗਰੀ ਨਿਵਾਸੀਆਂ ਨੂੰ ਜੁਰਮ ਰਿਪੋਰਟ ਕਰਨ ਦੀ ਪ੍ਰੇਰਨਾ ਕਰਦੀ ਹੈ ਤਾਂ ਕਿ ਉਹ ਜੁਰਮ ਦਾ ਰੁਖ (ਝੁਕਾਅ) ਦੀ ਪਛਾਣ ਕਰ ਸਕਣ ਅਤੇ ਆਪਣੀ ਗਸ਼ਤ ਨੂੰ ਦਿਸ਼ਾ ਪ੍ਰਦਾਨ ਕਰਨ ਸਕਣ।

ਨਸ਼ੀਲੀ ਵਸਤੂ ਦੀ ਸੂਹ ਲਾਈਨ

- ਕੈਲਗਰੀ ਪੋਲਿਸ ਉਨ੍ਹਾਂ ਲੋਕਾਂ ਦੀਆਂ ਟੈਲੀਫੋਨ ਕੋਲ ਲੈਦੀ ਹੈ ਜੋ ਨਸ਼ਾ ਸਬੰਧਿਤ ਜੁਰਮ ਰਿਪੋਰਟ ਕਰਨਾ ਚਾਹੁੰਦੇ ਹਨ ਅਤੇ ਪੂਰੇ ਤਰਾਂ ਨਾਲ ਗੁਮਨਾਮ ਜਾਂ ਅਗਿਆਤ ਰਹਨਾ ਚਾਹੁੰਦੇ ਹਨ।

311

ਦਿਵਾਰ ਉਪਰ ਅਣਇੱਛਤ ਲਿਖਤ ਜਾਂ ਚਿੱਤਰ ਰਿਪੋਰਟ ਕਰੋ